

ਦੱਖਣੀ ਆਸਟਰੇਲੀਆ ਵਿੱਚ ਇੰਟੈਂਸਿਵ ਇੰਗਲਿਸ਼ ਲੈਂਗੁਏਜ ਪ੍ਰੋਗਰਾਮ ਅਤੇ ਨਿਊ ਅਰਾਈਵਲਜ਼ ਪ੍ਰੋਗਰਾਮ

ਸਿੱਖਿਆ ਵਿਭਾਗ ਆਸਟ੍ਰੇਲੀਆ ਵਿੱਚ ਨਵੇਂ ਪਹੁੰਚੇ (ਨਿਊ ਅਰਾਈਵਲਜ਼) ਵਿਦਿਆਰਥੀਆਂ ਲਈ ਅੰਗਰੇਜ਼ੀ ਭਾਸ਼ਾ ਵਿੱਚ ਡੂੰਘਿਆਈ ਨਾਲ (ਇੰਟੈਂਸਿਵ) ਸਹਾਇਤਾ ਪ੍ਰਦਾਨ ਕਰਦਾ ਹੈ। ਪ੍ਰਾਇਮਰੀ ਸਕੂਲਾਂ ਵਿੱਚ, ਇਸ ਪ੍ਰੋਗਰਾਮ ਨੂੰ ਇੰਟੈਂਸਿਵ ਇੰਗਲਿਸ਼ ਲੈਂਗੁਏਜ ਪ੍ਰੋਗਰਾਮ (IELP) ਕਿਹਾ ਜਾਂਦਾ ਹੈ। ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ, ਇਸਨੂੰ ਨਿਊ ਅਰਾਈਵਲਜ਼ ਪ੍ਰੋਗਰਾਮ (NAP) ਕਿਹਾ ਜਾਂਦਾ ਹੈ। ਦੱਖਣੀ ਆਸਟ੍ਰੇਲੀਆ ਵਿੱਚ ਰਹਿਣ ਅਤੇ ਪੜ੍ਹਾਈ ਕਰਨ ਲਈ ਲੋੜੀਂਦੀ ਅੰਗਰੇਜ਼ੀ ਸਿੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ IELP ਜਾਂ NAP ਵਿੱਚ ਭਾਗ ਲੈਣਾ।

IELP ਅਤੇ NAP ਦੇ ਸਾਰੇ ਕੇਂਦਰ ਨਿਰੰਤਰ ਸੁਧਾਰ ਲਿਆਉਣ ਪ੍ਰਤੀ ਵਚਨਬੱਧ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਭ ਤੋਂ ਵਧੀਆ ਅਤੇ ਸਭ ਤੋਂ ਢੁੱਕਵਾਂ ਪਾਠਕ੍ਰਮ ਸਾਰੇ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਵੇ।

ਹਰ ਇੱਕ ਕੇਂਦਰ:

- ਵਿਦਿਆਰਥੀਆਂ ਨੂੰ ਆਸਟ੍ਰੇਲੀਅਨ ਪਾਠਕ੍ਰਮ ਵਿੱਚ ਸਫਲਤਾ ਲਈ ਤਿਆਰ ਕਰਦਾ ਹੈ
- ਆਸਟ੍ਰੇਲੀਅਨ ਸਮਾਜ ਵਿੱਚ ਰਹਿਣ ਲਈ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਵਿਕਸਿਤ ਕਰਦਾ ਹੈ।

ਇਹ ਇਸ ਤਰੀਕੇ ਨਾਲ ਹਾਸਲ ਕੀਤਾ ਜਾਂਦਾ ਹੈ:

- ਅੰਗਰੇਜ਼ੀ ਨੂੰ ਇੱਕ ਵਾਧੂ ਭਾਸ਼ਾ ਜਾਂ ਉਪਭਾਸ਼ਾ (EALD) ਦੇ ਰੂਪ ਵਿੱਚ, ਅੰਗਰੇਜ਼ੀ ਦੇ ਮਾਹਰ ਅਧਿਆਪਕਾਂ ਰਾਹੀਂ ਇੰਟੈਂਸਿਵ ਅੰਗਰੇਜ਼ੀ ਭਾਸ਼ਾ ਵਿੱਚ ਸਹਾਇਤਾ ਨਾਲ
- ਪਾਠਕ੍ਰਮ ਖੇਤਰਾਂ ਰਾਹੀਂ ਅੰਗਰੇਜ਼ੀ ਸਿੱਖਣ ਨਾਲ
- ਸੈਰ-ਸਪਾਟੇ ਅਤੇ ਸਮਾਜਿਕ ਸਮਾਗਮਾਂ ਸਮੇਤ, ਸਕੂਲ ਅਤੇ ਕਮਿਊਨਿਟੀ ਦੇ ਅੰਦਰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦੁਆਰਾ
- ਛੇਟੀਆਂ ਕਲਾਸਾਂ ਨਾਲ।

ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿੱਖਿਆ ਪ੍ਰੋਗਰਾਮ ਨਾਲ ਜੋੜਨ ਵਿੱਚ ਦੋਭਾਸ਼ੀ ਸਕੂਲ ਸੇਵਾਵਾਂ ਦੇ ਅਧਿਕਾਰੀ, ਕਮਿਊਨਿਟੀ ਤਾਲਮੇਲਕਰਤਾ ਅਧਿਕਾਰੀ ਅਤੇ ਦੁਭਾਸ਼ੀਏ ਸਹਾਇਤਾ ਕਰਦੇ ਹਨ।

ਵਿਦਿਆਰਥੀ ਆਮ ਤੌਰ 'ਤੇ IELP ਜਾਂ NAP ਵਿੱਚ ਇੱਕ ਸਾਲ ਲਈ ਰਹਿੰਦੇ ਹਨ। ਲੋੜ ਪੈਣ 'ਤੇ ਇਸ ਨੂੰ ਵਧਾਇਆ ਜਾ ਸਕਦਾ ਹੈ।

IELP ਜਾਂ NAP ਵਾਸਤੇ ਯੋਗ ਹੋਣ ਲਈ, ਵਿਦਿਆਰਥੀਆਂ ਨੂੰ ਆਸਟ੍ਰੇਲੀਆ ਪਹੁੰਚਣ ਦੇ 12 ਮਹੀਨਿਆਂ ਦੇ ਅੰਦਰ-ਅੰਦਰ ਦਾਖਲਾ ਲੈ ਲੈਣਾ ਚਾਹੀਦਾ ਹੈ, ਜਾਂ ਰਿਸੈਪਸ਼ਨ ਜਾਂ ਸਾਲ 1 ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੇ ਮਾਮਲੇ ਵਿੱਚ, 18 ਮਹੀਨਿਆਂ ਦੇ ਅੰਦਰ-ਅੰਦਰ।

ਕੁੱਝ ਅਸਥਾਈ ਵੀਜ਼ਾ ਧਾਰਕਾਂ ਦੀਆਂ ਸ਼੍ਰੇਣੀਆਂ IELP ਅਤੇ NAP ਲਈ ਯੋਗ ਨਹੀਂ ਹਨ ਜਾਂ ਉਨ੍ਹਾਂ ਨੂੰ ਫੀਸ ਅਦਾ ਕਰਨੀ ਪੈ ਸਕਦੀ ਹੈ।

ਦਾਖਲਾ ਲੈਣ ਵਾਲੀ ਮੁਲਾਕਾਤ ਦੇ ਵੇਲੇ ਵੀਜ਼ਾ ਵੇਰਵਿਆਂ ਦੀ ਲੋੜ ਹੁੰਦੀ ਹੈ।

ਪ੍ਰਾਇਮਰੀ ਇੰਟੈਂਸਿਵ ਇੰਗਲਿਸ਼ ਲੈਂਗੁਏਜ ਪ੍ਰੋਗਰਾਮ ਦੇ ਸੈਂਟਰ

ਪ੍ਰਾਇਮਰੀ IELP ਕੇਂਦਰ 5 ਤੋਂ 12 ਸਾਲ ਦੀ ਉਮਰ ਦੇ ਵਿਦਿਆਰਥੀਆਂ ਲਈ ਹੁੰਦੇ ਹਨ। ਕੇਂਦਰ ਵੱਖ-ਵੱਖ ਥਾਵਾਂ 'ਤੇ ਹਨ।

ਪ੍ਰਾਇਮਰੀ IELC ਵਿੱਚ ਕਲਾਸਾਂ ਛੇਟੀਆਂ ਹੁੰਦੀਆਂ ਹਨ ਅਤੇ ਉਮਰ ਅਨੁਸਾਰ ਸੰਗਠਿਤ ਕੀਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਨੂੰ ਪ੍ਰਾਇਮਰੀ ਸਕੂਲ ਦੇ ਵਿਸ਼ੇ ਪੜ੍ਹਾਏ ਜਾਂਦੇ ਹਨ ਅਤੇ ਨਾਲ ਹੀ ਉਹ ਅੰਗਰੇਜ਼ੀ ਭਾਸ਼ਾ ਬਾਰੇ ਵੀ ਸਿੱਖਦੇ ਹਨ।

ਅਜਿਹੇ ਵਿਦਿਆਰਥੀਆਂ ਲਈ ਆਵਾਜਾਈ ਸਹਾਇਤਾ ਉਪਲਬਧ ਕਰਾਈ ਜਾ ਸਕਦੀ ਹੈ:

- ਜੋ 10 ਸਾਲ ਤੋਂ ਘੱਟ ਉਮਰ ਦੇ ਹਨ

- ਜੇ ਕੇਂਦਰ ਤੋਂ 1.75 ਕਿਲੋਮੀਟਰ ਤੋਂ ਵੱਧ ਦੀ ਦੂਰੀ 'ਤੇ ਰਹਿੰਦੇ ਹਨ।

ਵਿਦਿਆਰਥੀਆਂ ਨੂੰ ਮੁੱਖ ਧਾਰਾ ਦੇ ਵਿਦਿਆਰਥੀਆਂ ਦੇ ਨਾਲ ਜੋੜਨ ਵਿੱਚ ਸਹਾਇਤਾ ਕੀਤੀ ਜਾਂਦੀ ਹੈ। ਟ੍ਰਾਂਜ਼ੀਸ਼ਨ (ਤਬਦੀਲੀ-ਸੁਦਾ) ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਤਾਂ ਜੋ ਵਿਦਿਆਰਥੀ ਸਫਲਤਾਪੂਰਵਕ ਆਪਣੇ ਸਥਾਨਕ ਸਕੂਲ ਵਿੱਚ ਆਪਣੀ ਸਿੱਖਿਆ ਨੂੰ ਜਾਰੀ ਰੱਖ ਸਕਣ।

ਅਜਿਹੇ ਸਕੂਲ ਜੋ ਮੌਜੂਦਾ ਵਕਤ 'ਤੇ ਇੰਟੈਂਸਿਵ ਇੰਗਲਿਸ਼ ਲੈਂਗੁਏਜ ਪ੍ਰੋਗਰਾਮ ਚਲਾ ਰਹੇ ਹਨ, ਉਨ੍ਹਾਂ ਦੀ ਸੂਚੀ ਲਈ

<https://www.sa.gov.au/topics/education-and-learning/international-students/english-language-support/learning-english>. 'ਤੇ ਜਾਓ

ਸੈਕੰਡਰੀ ਨਿਊ ਅਰਾਈਵਲਜ਼ ਪ੍ਰੋਗਰਾਮ

12 ਤੋਂ 17 ਸਾਲ ਦੀ ਉਮਰ ਦੇ ਨਵੇਂ ਆਏ ਵਿਦਿਆਰਥੀ ਐਡੀਲੇਡ ਸੈਕੰਡਰੀ ਸਕੂਲ ਆੱਫ ਇੰਗਲਿਸ਼ ਵਿੱਚ ਦਾਖਲਾ ਲੈ ਸਕਦੇ ਹਨ। ਇਹ ਇੱਕ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਸਕੂਲ ਹੈ।

ਨਿਊ ਅਰਾਈਵਲਜ਼ ਪ੍ਰੋਗਰਾਮ ਰਾਹੀਂ ਅਕਾਦਮਿਕ ਅਤੇ ਵੇਕੇਸ਼ਨਲ (ਕਿੱਤੇ ਸਬੰਧੀ), ਦੋਵੇਂ ਰਸਤੇ ਉਪਲਬਧ ਹਨ।

ਸਕੂਲ ਪ੍ਰਦਾਨ ਕਰਦਾ ਹੈ:

- ਵੱਖ-ਵੱਖ ਪੱਧਰਾਂ ਦੀ ਅੰਗਰੇਜ਼ੀ ਮੁਹਾਰਤ ਦੀਆਂ ਕਲਾਸਾਂ
- ਅਧਿਐਨ ਦੇ 8 ਲੋੜੀਂਦੇ ਖੇਤਰਾਂ ਵਿੱਚ ਡੂੰਘਿਆਈ ਭਰੀ ਅੰਗਰੇਜ਼ੀ
- ਭਾਈਚਾਰਕ ਭਾਗੀਦਾਰੀ ਕਰਨ ਦੇ ਮੌਕੇ
- ਹਾਈ ਸਕੂਲ ਵੱਲ ਲੈ ਜਾਂਦਾ ਇੱਕ ਤਬਦੀਲੀ ਪ੍ਰੋਗਰਾਮ।

ਐਡੀਲੇਡ ਸੈਕੰਡਰੀ ਸਕੂਲ ਆਫ ਇੰਗਲਿਸ਼

253 Torrens Road, West Croydon SA 5008

ਫੋਨ: 08 8340 3733

ਈਮੇਲ: dl.1686.info@schools.sa.edu.au

www.adsecenglish.sa.edu.au

ਸੀਨੀਅਰ ਸੈਕੰਡਰੀ ਨਿਊ ਅਰਾਈਵਲਜ਼ ਪ੍ਰੋਗਰਾਮ

Thebarton Senior College ਵਿਖੇ ਚਲਾਇਆ ਜਾ ਰਿਹਾ ਸੀਨੀਅਰ ਸੈਕੰਡਰੀ ਨਿਊ ਅਰਾਈਵਲਜ਼ ਪ੍ਰੋਗਰਾਮ 17 ਸਾਲ ਤੋਂ ਵੱਧ ਉਮਰ ਦੇ ਅਜਿਹੇ ਵਿਦਿਆਰਥੀਆਂ ਲਈ ਇੱਕ ਬਾਲਗਾਂ ਵਾਲਾ ਵਾਤਾਵਰਣ ਪ੍ਰਦਾਨ ਕਰਦਾ ਹੈ ਜੋ ਫੁੱਲ-ਟਾਈਮ ਪੜ੍ਹਾਈ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ।

NAP ਪਾਠਕ੍ਰਮ ਅੰਗਰੇਜ਼ੀ, ਗਣਿਤ, ਵਿਗਿਆਨ, ਆਸਟ੍ਰੇਲੀਆਈ ਭੂਗੋਲ ਅਤੇ ਇਤਿਹਾਸ, ਕੰਪਿਊਟਿੰਗ, ਕੈਰੀਅਰ ਸਿੱਖਿਆ ਅਤੇ ਕੈਰੀਅਰ ਯੋਜਨਾ ਸਮੇਤ, ਅਧਿਐਨ ਦੇ ਖੇਤਰਾਂ ਦੁਆਰਾ ਇੱਕ ਇੰਟੈਂਸਿਵ ਅੰਗਰੇਜ਼ੀ ਪ੍ਰੋਗਰਾਮ ਮੁਹੱਈਆ ਕਰਵਾਉਂਦਾ ਹੈ। ਇਹ ਵਿਦਿਆਰਥੀਆਂ ਨੂੰ ਅੱਗੇ ਦੀ ਪੜ੍ਹਾਈ ਅਤੇ ਰੁਜ਼ਗਾਰ ਲਈ ਤਿਆਰ ਕਰੇਗਾ।

Thebarton Senior College

40 Ashley Street, Torrensville SA 5031

ਫੋਨ: 08 8352 5811

ਈਮੇਲ: info@tsc.sa.edu.au

www.tsc.sa.edu.au